

 Print Page

## Sri Guru Granth Sahib

Displaying 1146 of

ਭੈਰਉ ਮਹਲਾ ੫ ॥

Bhairo Mehalaa 5 ||

Bhairao, Fifth Mehl:

ਭੈਰਉ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੪੬

ਨਿਰਧਨ ਕਉ ਤੁਮ ਦੇਵਹੁ ਧਨਾ ॥

Niradhhan Ko Thum Dhaevahu Dhanaa ||

You bless the poor with wealth, O Lord.

ਭੈਰਉ (ਮਃ ੫) (੩੬) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੬ ਪੰ. ੧

*Raag Bhaira-o Guru Arjan Dev*

ਅਨਿਕ ਪਾਪ ਜਾਹਿ ਨਿਰਮਲ ਮਨਾ ॥

Anik Paap Jaahi Niramal Manaa ||

Countless sins are taken away, and the mind becomes immaculate and pure.

ਭੈਰਉ (ਮਃ ੫) (੩੬) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੬ ਪੰ. ੧

*Raag Bhaira-o Guru Arjan Dev*

ਸਗਲ ਮਨੋਰਥ ਪੂਰਨ ਕਾਮ ॥

Sagal Manorathh Pooran Kaam ||

All the mind's desires are fulfilled, and one's tasks are perfectly accomplished.

ਭੈਰਉ (ਮਃ ੫) (੩੬) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੬ ਪੰ. ੨

*Raag Bhaira-o Guru Arjan Dev*

ਭਗਤ ਅਪੁਨੇ ਕਉ ਦੇਵਹੁ ਨਾਮ ॥੧॥

Bhagath Apunae Ko Dhaevahu Naam ||1||

You bestow Your Name upon Your devotee. ||1||

ਭੈਰਉ (ਮਃ ੫) (੩੬) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੬ ਪੰ. ੨

*Raag Bhaira-o Guru Arjan Dev*

ਸਫਲ ਸੇਵਾ ਗੋਪਾਲ ਰਾਇ ॥

Safal Saevaa Gopaal Raae ||

Service to the Lord, our Sovereign King, is fruitful and rewarding.

ਭੈਰਉ (ਮਃ ੫) (੩੬) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੬ ਪੰ. ੨

*Raag Bhaira-o Guru Arjan Dev*

ਕਰਨ ਕਰਾਵਨਹਾਰ ਸੁਆਮੀ ਤਾ ਤੇ ਬਿਰਥਾ ਕੋਇ ਨ ਜਾਇ ॥੧॥ ਰਹਾਉ ॥

Karan Karaavanehaar Suaamee Thaa Thae Birathhaa Koe N Jae ||1|| Rehaao ||

Our Lord and Master is the Creator, the Cause of causes; no one is turned away from His Door empty-handed. ||1||Pause||

ਭੈਰਉ (ਮਃ ੫) (੩੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੬ ਪੰ. ੩  
Raag Bhaira-o Guru Arjan Dev

ਰੋਗੀ ਕਾ ਪ੍ਰਭ ਖੰਡਹੁ ਰੋਗੁ ॥

Rogee Kaa Prabh Khanddahu Rog ||

God eradicates the disease from the diseased person.

ਭੈਰਉ (ਮਃ ੫) (੩੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੬ ਪੰ. ੩  
Raag Bhaira-o Guru Arjan Dev

ਦੁਖੀਏ ਕਾ ਮਿਟਾਵਹੁ ਪ੍ਰਭ ਸੋਗੁ ॥

Dhukheeeae Kaa Mittaavahu Prabh Sog ||

God takes away the sorrows of the suffering.

ਭੈਰਉ (ਮਃ ੫) (੩੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੬ ਪੰ. ੪  
Raag Bhaira-o Guru Arjan Dev

ਨਿਥਾਵੇ ਕਉ ਤੁਮ੍ ਥਾਨਿ ਬੈਠਾਵਹੁ ॥

Nithhaavae Ko Thumh Thhaan Baithaavahu ||

And those who have no place at all - You seat them upon the place.

ਭੈਰਉ (ਮਃ ੫) (੩੬) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੬ ਪੰ. ੪  
Raag Bhaira-o Guru Arjan Dev

ਦਾਸ ਅਪਨੇ ਕਉ ਭਗਤੀ ਲਾਵਹੁ ॥੨॥

Dhaas Apanae Ko Bhagathee Laavahu ||2||

You link Your slave to devotional worship. ||2||

ਭੈਰਉ (ਮਃ ੫) (੩੬) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੬ ਪੰ. ੪  
Raag Bhaira-o Guru Arjan Dev

ਨਿਮਾਣੇ ਕਉ ਪ੍ਰਭ ਦੇਤੋ ਮਾਨੁ ॥

Nimaanae Ko Prabh Dhaetho Maan ||

God bestows honor on the dishonored.

ਭੈਰਉ (ਮਃ ੫) (੩੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੬ ਪੰ. ੫  
Raag Bhaira-o Guru Arjan Dev

ਮੂੜ ਮੁਗਧੁ ਹੋਇ ਚਤੁਰ ਸੁਗਿਆਨੁ ॥

Moorr Mugadhh Hoe Chathur Sugiaan ||

He makes the foolish and ignorant become clever and wise.

ਭੈਰਉ (ਮਃ ੫) (੩੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੬ ਪੰ. ੫

*Raag Bhaira-o Guru Arjan Dev*

ਸਗਲ ਭਇਆਨ ਕਾ ਭਉ ਨਸੈ ॥

Sagal Bhaeiaan Kaa Bho Nasai ||

The fear of all fear disappears.

ਭੈਰਉ (ਮਃ ੫) (੩੬) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੬ ਪੰ. ੫

*Raag Bhaira-o Guru Arjan Dev*

ਜਨ ਅਪਨੇ ਕੈ ਹਰਿ ਮਨਿ ਬਸੈ ॥੩॥

Jan Apanae Kai Har Man Basai ||3||

The Lord dwells within the mind of His humble servant. ||3||

ਭੈਰਉ (ਮਃ ੫) (੩੬) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੬ ਪੰ. ੫

*Raag Bhaira-o Guru Arjan Dev*

ਪਾਰਬ੍ਰਹਮ ਪ੍ਰਭ ਸੂਖ ਨਿਧਾਨ ॥

Paarabreham Prabh Sookh Nidhhaan ||

The Supreme Lord God is the Treasure of Peace.

ਭੈਰਉ (ਮਃ ੫) (੩੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੬ ਪੰ. ੬

*Raag Bhaira-o Guru Arjan Dev*

ਤਤੁ ਗਿਆਨੁ ਹਰਿ ਅੰਮ੍ਰਿਤ ਨਾਮ ॥

Thath Giaan Har Anmrith Naam ||

The Ambrosial Name of the Lord is the essence of reality.

ਭੈਰਉ (ਮਃ ੫) (੩੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੬ ਪੰ. ੬

*Raag Bhaira-o Guru Arjan Dev*

ਕਰਿ ਕਿਰਪਾ ਸੰਤ ਟਹਲੈ ਲਾਏ ॥

Kar Kirapaa Santh Ttehalai Laaeae ||

Granting His Grace, He enjoins the mortals to serve the Saints.

ਭੈਰਉ (ਮਃ ੫) (੩੬) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੬ ਪੰ. ੬

*Raag Bhaira-o Guru Arjan Dev*

ਨਾਨਕ ਸਾਧੂ ਸੰਗਿ ਸਮਾਏ ॥੪॥੨੩॥੩੬॥

Naanak Saadhoo Sang Samaaeae ||4||23||36||

O Nanak, such a person merges in the Saadh Sangat, the Company of the Holy. ||4||23||36||

ਭੈਰਉ (ਮਃ ੫) (੩੬) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੬ ਪੰ. ੭

*Raag Bhaira-o Guru Arjan Dev*

ਭੈਰਉ ਮਹਲਾ ੫ ॥

Bhairo Mehalaa 5 ॥

Bhairao, Fifth Mehl:

ਭੈਰਉ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੪੬

ਸੰਤ ਮੰਡਲ ਮਹਿ ਹਰਿ ਮਨਿ ਵਸੈ ॥

Santh Manddal Mehi Har Man Vasai ॥

In the Realm of the Saints, the Lord dwells in the mind.

ਭੈਰਉ (ਮਃ ੫) (੩੭) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੬ ਪੰ. ੭

Raag Bhaira-o Guru Arjan Dev

ਸੰਤ ਮੰਡਲ ਮਹਿ ਦੁਰਤੁ ਸਭੁ ਨਸੈ ॥

Santh Manddal Mehi Dhurath Sabh Nasai ॥

In the Realm of the Saints, all sins run away.

ਭੈਰਉ (ਮਃ ੫) (੩੭) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੬ ਪੰ. ੮

Raag Bhaira-o Guru Arjan Dev

ਸੰਤ ਮੰਡਲ ਮਹਿ ਨਿਰਮਲ ਰੀਤਿ ॥

Santh Manddal Mehi Niramal Reeth ॥

In the Realm of the Saints, one's lifestyle is immaculate.

ਭੈਰਉ (ਮਃ ੫) (੩੭) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੬ ਪੰ. ੯

Raag Bhaira-o Guru Arjan Dev

ਸੰਤਸੰਗਿ ਹੋਇ ਏਕ ਪਰੀਤਿ ॥੧॥

Santhasang Hoe Eaek Pareeth ||1||

In the Society of the Saints, one comes to love the One Lord. ||1||

ਭੈਰਉ (ਮਃ ੫) (੩੭) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੬ ਪੰ. ੯

Raag Bhaira-o Guru Arjan Dev

ਸੰਤ ਮੰਡਲੁ ਤਹਾ ਕਾ ਨਾਉ ॥

Santh Manddal Thehaa Kaa Naao ॥

That alone is called the Realm of the Saints,

ਭੈਰਉ (ਮਃ ੫) (੩੭) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੬ ਪੰ. ੯

Raag Bhaira-o Guru Arjan Dev

ਪਾਰਬ੍ਰਹਮ ਕੇਵਲ ਗੁਣ ਗਾਉ ॥੧॥ ਰਹਾਉ ॥

Paarabreham Kaeval Gun Gaaoo ||1|| Rehaao ॥

Where only the Glorious Praises of the Supreme Lord God are sung. ||1||Pause||

ਭੈਰਉ (ਮਃ ੫) (੩੭) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੬ ਪੰ. ੯

Raag Bhaira-o Guru Arjan Dev

ਸੰਤ ਮੰਡਲ ਮਹਿ ਜਨਮ ਮਰਣੁ ਰਹੈ ॥

Santh Manddal Mehi Janam Maran Rehai ||

In the Realm of the Saints, birth and death are ended.

ਭੈਰਉ (ਮਃ ੫) (੩੭) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੬ ਪੰ. ੯

*Raag Bhaira-o Guru Arjan Dev*

ਸੰਤ ਮੰਡਲ ਮਹਿ ਜਮੁ ਕਿਛੁ ਨ ਕਹੈ ॥

Santh Manddal Mehi Jam Kishhoo N Kehai ||

In the Realm of the Saints, the Messenger of Death cannot touch the mortal.

ਭੈਰਉ (ਮਃ ੫) (੩੭) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੬ ਪੰ. ੧੦

*Raag Bhaira-o Guru Arjan Dev*

ਸੰਤਸੰਗਿ ਹੋਇ ਨਿਰਮਲ ਬਾਣੀ ॥

Santhasang Hoe Niramal Baanee ||

In the Society of the Saints, one's speech becomes immaculate

ਭੈਰਉ (ਮਃ ੫) (੩੭) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੬ ਪੰ. ੧੦

*Raag Bhaira-o Guru Arjan Dev*

ਸੰਤ ਮੰਡਲ ਮਹਿ ਨਾਮੁ ਵਖਾਣੀ ॥੨॥

Santh Manddal Mehi Naam Vakhaanee ||2||

In the realm of the saints, the Lord's Name is chanted. ||2||

ਭੈਰਉ (ਮਃ ੫) (੩੭) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੬ ਪੰ. ੧੦

*Raag Bhaira-o Guru Arjan Dev*

ਸੰਤ ਮੰਡਲ ਕਾ ਨਿਹਚਲ ਆਸਨੁ ॥

Santh Manddal Kaa Nihachal Aasan ||

The Realm of the Saints is the eternal, ever-stable place.

ਭੈਰਉ (ਮਃ ੫) (੩੭) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੬ ਪੰ. ੧੧

*Raag Bhaira-o Guru Arjan Dev*

ਸੰਤ ਮੰਡਲ ਮਹਿ ਪਾਪ ਬਿਨਾਸਨੁ ॥

Santh Manddal Mehi Paap Binaasan ||

In the Realm of the Saints, sins are destroyed.

ਭੈਰਉ (ਮਃ ੫) (੩੭) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੬ ਪੰ. ੧੧

*Raag Bhaira-o Guru Arjan Dev*

ਸੰਤ ਮੰਡਲ ਮਹਿ ਨਿਰਮਲ ਕਥਾ ॥

Santh Manddal Mehi Niramal Kathhaa ||

In the Realm of the Saints, the immaculate sermon is spoken.

ਭੈਰਉ (ਮਃ ੫) (੩੭) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੬ ਪੰ. ੧੧

*Raag Bhaira-o Guru Arjan Dev*

ਸੰਤਸੰਗਿ ਹਉਮੈ ਦੁਖ ਨਸਾ ॥੩॥

Santhasang Houmai Dhukh Nasaa ||3||

In the Society of the Saints, the pain of egotism runs away. ||3||

ਭੈਰਉ (ਮਃ ੫) (੩੭) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੬ ਪੰ. ੧੨

*Raag Bhaira-o Guru Arjan Dev*

ਸੰਤ ਮੰਡਲ ਕਾ ਨਹੀ ਬਿਨਾਸੁ ॥

Santh Manddal Kaa Nehee Binaas ||

The Realm of the Saints cannot be destroyed.

ਭੈਰਉ (ਮਃ ੫) (੩੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੬ ਪੰ. ੧੨

*Raag Bhaira-o Guru Arjan Dev*

ਸੰਤ ਮੰਡਲ ਮਹਿ ਹਰਿ ਗੁਣਤਾਸੁ ॥

Santh Manddal Mehi Har Gunathaas ||

In the Realm of the Saints, is the Lord, the Treasure of Virtue.

ਭੈਰਉ (ਮਃ ੫) (੩੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੬ ਪੰ. ੧੨

*Raag Bhaira-o Guru Arjan Dev*

ਸੰਤ ਮੰਡਲ ਠਾਕੁਰ ਬਿਸ੍ਰਾਮੁ ॥

Santh Manddal Thaakur Bisraam ||

The Realm of the Saints is the resting place of our Lord and Master.

ਭੈਰਉ (ਮਃ ੫) (੩੭) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੬ ਪੰ. ੧੩

*Raag Bhaira-o Guru Arjan Dev*

ਨਾਨਕ ਓਤਿ ਪੋਤਿ ਭਗਵਾਨੁ ॥੪॥੨੪॥੩੭॥

Naanak Outh Poth Bhagavaan ||4||24||37||

O Nanak, He is woven into the fabric of His devotees, through and through. ||4||24||37||

ਭੈਰਉ (ਮਃ ੫) (੩੭) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੬ ਪੰ. ੧੩

*Raag Bhaira-o Guru Arjan Dev*

ਭੈਰਉ ਮਹਲਾ ੫ ॥

Bhairao Mehalaa 5 ||

Bhairao, Fifth Mehl:

ਭੈਰਉ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੪੬

ਰੋਗੁ ਕਵਨੁ ਜਾਂ ਰਾਖੈ ਆਪਿ ॥

Rog Kavan Jaan Raakhai Aap ||

Why worry about disease, when the Lord Himself protects us?

ਭੈਰਉ (ਮਃ ੫) (੩੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੬ ਪੰ. ੧੪

*Raag Bhaira-o Guru Arjan Dev*

ਤਿਸੁ ਜਨ ਹੋਇ ਨ ਦੁਖੁ ਸੰਤਾਪੁ ॥

This Jan Hoe N Dhookh Santhaap ||

That person whom the Lord protects, does not suffer pain and sorrow.

ਭੈਰਉ (ਮਃ ੫) (੩੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੬ ਪੰ. ੧੪

*Raag Bhaira-o Guru Arjan Dev*

ਜਿਸੁ ਉਪਰਿ ਪ੍ਰਭੁ ਕਿਰਪਾ ਕਰੈ ॥

Jis Oopar Prabh Kirapaa Karai ||

That person, upon whom God showers His Mercy

ਭੈਰਉ (ਮਃ ੫) (੩੮) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੬ ਪੰ. ੧੪

*Raag Bhaira-o Guru Arjan Dev*

ਤਿਸੁ ਉਪਰ ਤੇ ਕਾਲੁ ਪਰਹਰੈ ॥੧॥

This Oopar Thae Kaal Pareharai ||1||

- Death hovering above him is turned away. ||1||

ਭੈਰਉ (ਮਃ ੫) (੩੮) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੬ ਪੰ. ੧੪

*Raag Bhaira-o Guru Arjan Dev*

ਸਦਾ ਸਖਾਈ ਹਰਿ ਹਰਿ ਨਾਮੁ ॥

Sadhaa Sakhaaee Har Har Naam ||

The Name of the Lord, Har, Har, is forever our Help and Support.

ਭੈਰਉ (ਮਃ ੫) (੩੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੬ ਪੰ. ੧੫

*Raag Bhaira-o Guru Arjan Dev*

ਜਿਸੁ ਚੀਤਿ ਆਵੈ ਤਿਸੁ ਸਦਾ ਸੁਖੁ ਹੋਵੈ ਨਿਕਟਿ ਨ ਆਵੈ ਤਾ ਕੈ ਜਾਮੁ ॥੧॥ ਰਹਾਉ ॥

Jis Cheeth Aavai This Sadhaa Sukh Hovai Nikatt N Aavai Thaa Kai Jaam ||1|| Rehaao ||

When He comes to mind, the mortal finds lasting peace, and the Messenger of Death cannot even approach him. ||1||Pause||

ਭੈਰਉ (ਮਃ ੫) (੩੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੬ ਪੰ. ੧੫

*Raag Bhaira-o Guru Arjan Dev*

ਜਬ ਇਹੁ ਨ ਸੋ ਤਬ ਕਿਨਹਿ ਉਪਾਇਆ ॥

Jab Eihu N So Thab Kinehi Oupaaeiaa ||

When this being did not exist, who created him then?

ਭੈਰਉ (ਮਃ ੫) (੩੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੬ ਪੰ. ੧੬

*Raag Bhaira-o Guru Arjan Dev*

ਕਵਨ ਮੂਲ ਤੇ ਕਿਆ ਪ੍ਰਗਟਾਇਆ ॥

Kavan Mool Thae Kiaa Pragattaaeiaa ||

What has been produced from the source?

ਭੈਰਉ (ਮਃ ੫) (੩੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੬ ਪੰ. ੧੬  
Raag Bhaira-o Guru Arjan Dev

ਆਪਹਿ ਮਾਰਿ ਆਪਿ ਜੀਵਾਲੈ ॥

Aapehi Maar Aap Jeevaalai ||

He Himself kills, and He Himself rejuvenates.

ਭੈਰਉ (ਮਃ ੫) (੩੮) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੬ ਪੰ. ੧੭  
Raag Bhaira-o Guru Arjan Dev

ਅਪਨੇ ਭਗਤ ਕਉ ਸਦਾ ਪ੍ਰਤਿਪਾਲੈ ॥੨॥

Apanae Bhagath Ko Sadhaa Prathipaalai ||2||

He cherishes His devotees forever. ||2||

ਭੈਰਉ (ਮਃ ੫) (੩੮) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੬ ਪੰ. ੧੭  
Raag Bhaira-o Guru Arjan Dev

ਸਭ ਕਿਛੁ ਜਾਣਹੁ ਤਿਸ ਕੈ ਹਾਥ ॥

Sabh Kishh Jaanahu This Kai Haathh ||

Know that everything is in His Hands.

ਭੈਰਉ (ਮਃ ੫) (੩੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੬ ਪੰ. ੧੭  
Raag Bhaira-o Guru Arjan Dev

ਪ੍ਰਭੁ ਮੇਰੇ ਅਨਾਥ ਕੇ ਨਾਥ ॥

Prabh Maero Anaathh Ko Naathh ||

My God is the Master of the masterless.

ਭੈਰਉ (ਮਃ ੫) (੩੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੬ ਪੰ. ੧੮  
Raag Bhaira-o Guru Arjan Dev

ਦੁਖ ਭੰਜਨੁ ਤਾ ਕਾ ਹੈ ਨਾਉ ॥

Dhukh Bhanjan Thaa Kaa Hai Nao ||

His Name is the Destroyer of pain.

ਭੈਰਉ (ਮਃ ੫) (੩੮) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੬ ਪੰ. ੧੮  
Raag Bhaira-o Guru Arjan Dev

ਸੁਖ ਪਾਵਹਿ ਤਿਸ ਕੇ ਗੁਣ ਗਾਉ ॥੩॥

Sukh Paavehi This Kae Gun Gao ||3||

Singing His Glorious Praises, you shall find peace. ||3||

ਭੈਰਉ (ਮਃ ੫) (੩੮) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੬ ਪੰ. ੧੮  
Raag Bhaira-o Guru Arjan Dev



ਸੁਣਿ ਸੁਆਮੀ ਸੰਤਨ ਅਰਦਾਸਿ ॥

Sun Suaamee Santhan Aradhaas ||

O my Lord and Master, please listen to the prayer of Your Saint.

ਭੈਰਉ (ਮਃ ੫) (੩੮) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੬ ਪੰ. ੧੯

*Raag Bhaira-o Guru Arjan Dev*

ਜੀਉ ਪ੍ਰਾਨ ਧਨੁ ਤੁਮ੍ਹਰੈ ਪਾਸਿ ॥

Jeeo Praan Dhhan Thumharai Paas ||

I place my soul, my breath of life and wealth before You.

ਭੈਰਉ (ਮਃ ੫) (੩੮) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੬ ਪੰ. ੧੯

*Raag Bhaira-o Guru Arjan Dev*

ਇਹੁ ਜਗੁ ਤੇਰਾ ਸਭ ਤੁਝਹਿ ਧਿਆਏ ॥

Eihu Jag Thaeraa Sabh Thujhehi Dhhiaaeae ||

All this world is Yours; it meditates on You.

ਭੈਰਉ (ਮਃ ੫) (੩੮) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੬ ਪੰ. ੧੯

*Raag Bhaira-o Guru Arjan Dev*